



Punjab Government Gazette

EXTRAORDINARY

Published by Authority

CHANDIGARH, THURSDAY, OCTOBER 15, 2020 (ASVINA 23, 1942 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ

(ਮਿਊਂਸਪਲ ਚੋਣਾਂ ਦਫਤਰ)

ਅਧਿਸੂਚਨਾ

ਮਿਤੀ 15 ਅਕਤੂਬਰ, 2020

ਨੰ: 5/38/2020/ਮਚਦ/ਹਸ/ 3339 .—ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ 111 ਆਫ 1911) ਦੀ ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ਼ ਆਫ ਮਿਊਂਸਪੈਲਟੀਜ਼ ਰੂਲਜ਼, 1972 ਦੇ ਨਿਯਮ 8 ਅਧੀਨ ਇਸ ਤੋਂ ਪਹਿਲਾਂ ਇਸ ਸਬੰਧ ਵਿੱਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜਾ ਜਿਨ੍ਹਾਂ ਨੂੰ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ਼ ਕਰਦੇ ਹਨ ਅਤੇ ਇਸ ਸਬੰਧ ਵਿੱਚ ਆਪਣੀਆਂ ਸਮੂਹ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਨਗਰ ਕੌਂਸਲ, ਨਕੋਦਰ ਜ਼ਿਲ੍ਹਾ ਜਲੰਧਰ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ। ਇਸ ਅਧਿਸੂਚਨਾ ਦੇ ਪ੍ਰਕਾਸ਼ਿਤ ਹੋਣ ਤੋਂ 7 ਦਿਨਾਂ ਦੇ ਪਿੱਛੋਂ ਇਸ ਖਰੜੇ ਉੱਤੇ ਸਮੇਤ ਇਤਰਾਜ਼ਾਂ/ਸੁਝਾਵਾਂ ਦੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ ਕਿਸੇ ਅਸਰ ਸੰਭਾਵੀ ਵਿਅਕਤੀ ਵਲੋਂ ਦਿੱਤਾ ਗਿਆ ਸਮਾਂ ਸਮਾਪਤ ਹੋਣ ਤੇ ਸਬੰਧਤ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਪ੍ਰਾਪਤ ਹੋਣਗੇ।

ਨਿਯਮਾਂ ਦਾ ਖਰੜਾ

ਨਗਰ ਕੌਂਸਲ, ਨਕੋਦਰ ਜ਼ਿਲ੍ਹਾ ਜਲੰਧਰ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ, ਨਕੋਦਰ ਨੂੰ 17 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 12 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸ਼ਬਦਾਂ ਵਿੱਚ:

1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ;
2. ਇਸਤਰੀ ਮੈਂਬਰਾਂ ਲਈ ਰਾਖਵਾਂ;
3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ; ਅਤੇ
4. ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ;

ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ। ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।

ਨਗਰ ਕੌਂਸਲ, ਨਕੋਦਰ ਜਿਲ੍ਹਾ ਜਲੰਧਰ ਦੀ ਵਾਰਡਾਂ ਦੀਆਂ ਹੱਦਾਂ ਦਾ ਵਰਨਣ ਦੱਸਦੀ ਅਨੁਸੂਚੀ

ਵਾਰਡ ਨੰ: 1 (ਇਸਤਰੀ ਮੈਂਬਰਾਂ ਲਈ ਰਾਖਵਾਂ)

ਕਪੂਰਥਲਾ ਰੋਡ ਅਤੇ ਨਗਰ ਕੌਂਸਲ ਨਕੋਦਰ ਦੀ ਉੱਤਰੀ ਪੁਰਬੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਦੇ ਹੋਏ ਨਗਰ ਕੌਂਸਲ ਨਕੋਦਰ ਦੀ ਉੱਤਰੀ ਤੋਂ ਪੁਰਬ ਵੱਲ ਚਲਦੇ ਹੋਏ ਮਾਲੜੀ ਗੇਟ ਤੱਕ, ਫਿਰ ਉੱਕਤ ਰੋਡ ਨਾਲ ਚਲਦੇ ਹੋਏ ਜਲੰਧਰ ਰੋਡ, ਫਿਰ ਉੱਕਤ ਰੋਡ ਨਾਲ ਚਲਦੇ ਹੋਏ ਸਰਕਪੁਰਾ ਰੋਡ ਫਿਰ ਉੱਕਤ ਰੋਡ ਨਾਲ ਚਲਦੇ ਹੋਏ ਸ਼ੰਕਰ ਜੰਡਿਆਲਾ ਰੋਡ ਫਿਰ ਉੱਕਤ ਰੋਡ ਨਾਲ ਚਲਦੇ ਹੋਏ ਫਗਵਾੜਾ ਬਾਈਪਾਸ ਚੌਂਕ ਤੋਂ ਨਹਿਰ ਤੱਕ ਫਿਰ ਨਹਿਰ ਦੇ ਨਾਲ ਚਲਦੇ ਹੋਏ ਜਲੰਧਰ ਬਾਈਪਾਸ ਫਿਰ ਉੱਕਤ ਰੋਡ ਨਾਲ ਚਲਦੇ ਹੋਏ ਕਪੂਰਥਲਾ ਰੋਡ ਭਾਵ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 2

ਮਲਸੀਆਂ ਰੋਡ ਮਾਲੜੀ ਗੇਟ ਦੇ ਦੱਖਣ ਵਾਲੇ ਪਾਸੇ ਤੋਂ ਚਲਦੇ ਹੋਏ ਜਲੰਧਰ ਰੋਡ ਫਿਰ ਉੱਕਤ ਰੋਡ ਦੇ ਨਾਲ ਨਾਲ ਚਲਦੇ ਹੋਏ ਸ਼ੰਕਰ ਬਾਈਪਾਸ ਰੋਡ ਫਿਰ ਰੋਡ ਨਾਲ ਚਲਦੇ ਹੋਏ ਫਗਵਾੜਾ ਬਾਈਪਾਸ ਚੌਂਕ, ਫਿਰ ਉੱਕਤ ਰੋਡ ਤੋਂ ਅੰਬੇਦਕਰ ਚੌਂਕ, ਫਿਰ ਉੱਕਤ ਚੌਂਕ ਤੋਂ ਮੁਹੱਲਾ ਮੁਨਾਰਾਂ ਵਾਲੀ ਗਲੀ ਤੋਂ ਹੁੰਦੇ ਹੋਏ ਥਾਣਾ ਸਿਟੀ ਨਕੋਦਰ ਤੱਕ, ਫਿਰ ਉੱਕਤ ਰੋਡ ਪਾਰ ਕਰਕੇ ਥਾਣੇ ਦੇ ਸਾਹਮਣੇ ਵਾਲੀ ਗਲੀ ਵਿਚੋਂ ਹੁੰਦੇ ਹੋਏ ਕਪੂਰ ਫਰਨੀਚਰ ਵਾਲੀ ਗਲੀ ਤੋਂ ਚੀਮਾ ਡੇਅਰੀ ਵਾਲੀ ਗਲੀ ਤੋਂ ਮਹਾਜਨ ਹਸਪਤਾਲ ਤੋਂ ਹੁੰਦੇ ਹੋਏ ਮਲਸੀਆਂ ਮਾਲੜੀ ਗੇਟ ਭਾਵ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 3 (ਇਸਤਰੀ ਮੈਂਬਰਾਂ ਲਈ ਰਾਖਵਾਂ)

ਮਲਸੀਆਂ ਰੋਡ ਵਧਵਾ ਹੈਂਡਲੂਮ ਡੇਰਾ ਬਾਬਾ ਮੁਰਾਦ ਸ਼ਾਹ ਰੋਡ ਤੋਂ ਚਲਦੇ ਹੋਏ ਮਾਲੜੀ ਗੇਟ ਤੱਕ, ਫਿਰ ਉੱਕਤ ਗੇਟ ਦੇ ਸਾਹਮਣੇ ਵਾਲੀ ਰੋਡ ਦੇ ਨਾਲ ਚਲਦੇ ਹੋਏ ਗੁੰਬਰ ਹਸਪਤਾਲ ਤੱਕ, ਫਿਰ ਉੱਕਤ ਰੋਡ ਨਾਲ ਚਲਦੇ ਹੋਏ ਬਾਰਾਦਰੀ ਵਾਲੀ ਰੋਡ ਫਿਰ ਉੱਕਤ ਰੋਡ ਨਾਲ ਚਲਦੇ ਇੰਦਰਾ ਕਲੋਨੀ ਭਗਵਾਨ ਸ਼੍ਰੀ ਵਾਲਮੀਕੀ ਮੰਦਰ ਰੋਡ, ਫਿਰ ਉੱਕਤ ਰੋਡ ਨਾਲ ਚਲਦੇ ਹੋਏ ਕਪਾਨੀਆਂ ਦੇ ਮਕਾਨ ਦੇ ਸਾਹਮਣੇ ਚਲਦੇ ਹੋਏ ਸ਼ਿਵ ਕੁਮਾਰ ਗੁਪਤਾ ਦੇ ਮਕਾਨ ਤੱਕ ਫਿਰ ਰੋਡ ਨਾਲ ਚਲਦੇ ਹੋਏ ਫਰਨੀਚਰ ਦੇ ਸਾਹਮਣੇ ਤੋਂ ਹੁੰਦੇ ਹੋਏ ਜਲੰਧਰ ਰੋਡ ਫਿਰ ਉੱਕਤ ਰੋਡ ਨਾਲ ਚਲਦੇ ਹੋਏ ਸਿਟੀ ਬੁੱਕ ਸੈਂਟਰ ਤੋਂ ਜਲੰਧਰ ਰੋਡ ਪਾਰ ਕਰਦੇ ਹੋਏ ਮੁਨਾਰਾਂ ਮੁਹੱਲਾ, ਫਿਰ ਉੱਕਤ ਮੁਹੱਲੇ ਦੀ ਰੋਡ ਤੋਂ ਨਿਕਲਦੇ ਹੋਏ ਅੰਬੇਦਕਰ ਚੌਂਕ ਤੋਂ ਪੋਸਟ ਆਫਿਸ ਰੋਡ ਤੋਂ ਪੁਰਾਣੀ ਆਈ.ਸੀ.ਆਈ.ਸੀ.ਆਈ.ਬੈਂਕ ਤੱਕ, ਫਿਰ ਉੱਕਤ ਬੈਂਕ ਦੇ ਨਾਲ ਅੰਦਰ ਗਲੀ ਵਿਚੋਂ ਨਿਕਲਦੇ ਹੋਏ ਸ਼ਾਰਦਾ ਫਾਈਨਾਂਸ ਦੇ ਨਾਲ ਅੰਦਰ ਗਲੀ ਮੁਹੱਲਾ ਗੁਗਾ ਸਾਈ ਵਿਚੋਂ ਨਿਕਲਦੇ ਹੋਏ ਬਿਸਕੂਟ ਬੇਕਰੀ ਦੇ ਸਾਹਮਣੇ ਹੁੰਦੇ ਹੋਏ ਗੁਗਾ ਸਾਈ ਮੰਦਰ ਦੇ ਨਾਲ ਗਲੀ ਵਿਚੋਂ ਨਿਕਲਦੇ ਹੋਏ ਭਾਰਤੀ ਟੇਲਰਜ਼, ਫਿਰ ਉੱਕਤ ਗਲੀ ਨਾਲ ਚਲਦੇ ਹੋਏ ਹਸਪਤਾਲ ਰੋਡ ਟੰਡਨ ਸੁਵੀਟ ਸ਼ਾਪ ਤੱਕ, ਫਿਰ ਉੱਕਤ ਰੋਡ ਚਲਦੇ ਹੋਏ ਸੰਧੂ ਡਾਕਟਰ ਦੇ ਨਾਲ ਅੰਦਰ ਗਲੀ ਵਿਚੋਂ ਨਿਕਲਦੇ ਹੋਏ ਚੋਪੜਾ ਦੇ ਘਰ ਵਾਲੀ ਗਲੀ, ਫਿਰ ਉੱਕਤ ਗਲੀ ਵਿਚੋਂ ਨਿਕਲਦੇ ਹੋਏ ਬਿੱਲਾ ਕਰਿਆਣਾ ਦੇ ਸਾਹਮਣੇ ਵਾਲੀ ਗਲੀ ਤੋਂ ਬੀਰੋ ਦੇ ਘਰ ਦੇ ਸਾਹਮਣੇ ਹੁੰਦੇ ਹੋਏ ਟੱਕਰ ਕੰਪਲੈਕਸ ਤੋਂ ਯਸ਼ਪਾਲ ਸ਼ਰਮਾ ਦੇ ਘਰ ਹਸਪਤਾਲ ਰੋਡ ਤੱਕ, ਫਿਰ ਉੱਕਤ ਰੋਡ ਪਾਰ ਕਰਕੇ ਚੁਗ ਦੀ ਚੌਂਕੀ ਤੋਂ ਬਾਬਾ ਮੁਰਾਦ ਸ਼ਾਹ ਰੋਡ ਤੋਂ ਵਧਵਾ ਹੈਂਡਲੂਮ ਭਾਵ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ:- 4

ਅੰਬੇਦਕਰ ਚੌਂਕ ਤੋਂ ਚਲਦੇ ਹੋਏ ਸ਼ੰਕਰ ਰੋਡ ਇਜ਼ੀ ਡੇ ਦੇ ਸਾਹਮਣੇ ਹੁੰਦੇ ਹੋਏ ਫਗਵਾੜਾ ਬਾਈਪਾਸ ਚੌਂਕ ਤੱਕ, ਫਿਰ ਉੱਕਤ ਚੌਂਕ ਤੋਂ ਢੇਸੀ ਹਸਪਤਾਲ ਤੱਕ, ਫਿਰ ਉੱਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ, ਨਕੋਦਰ ਦੀ ਪੁਰਬੀ ਹੱਦ ਨਾਲ ਚਲਦੇ ਹੋਏ ਨੂਰਮਹਿਲ ਰੋਡ ਪਾਰ ਕਰਕੇ ਮੁਹੱਲਾ ਰੋਡਵਾ ਤੱਕ, ਫਿਰ ਪੁਰਬੀ ਹੱਦ ਤੋਂ ਅੰਦਰ ਨੂੰ ਚਲਦੇ ਹੋਏ ਮਹਿਤਪੁਰ ਬਾਈਪਾਸ ਰੋਡ ਗੁਰਦੁਆਰਾ ਸਾਹਿਬ ਤੱਕ, ਫਿਰ ਗੁਰਦੁਆਰਾ ਸਾਹਿਬ ਤੋਂ ਉੱਤਰ ਵੱਲ ਨੂੰ ਚਲਦੇ ਹੋਏ ਨੂਰਮਹਿਲ ਰੋਡ, ਫਿਰ ਉੱਕਤ ਰੋਡ ਤੋਂ ਲਘੜ ਪੈਲੇਸ ਦੇ ਸਾਹਮਣੇ ਹੁੰਦੇ ਹੋਏ ਅੰਬੇਦਕਰ ਚੌਂਕ ਤੱਕ ਭਾਵ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 5 (ਇਸਤਰੀ ਮੈਂਬਰਾਂ ਲਈ ਰਾਖਵਾਂ)

ਅੰਬੇਦਕਰ ਚੌਂਕ ਤੋਂ ਚਲਦੇ ਹੋਏ ਕੈਪੀਟਲ ਬੈਂਕ ਵਾਲੀ ਰੋਡ ਤੋਂ ਓਕਾਰ ਸਿਨੇਮਾ ਦੇ ਬੈਕਸਾਈਡ ਗਲੀ ਰਜਿੰਦਰ ਸਿੰਘ ਵਾਲੀ ਗਲੀ ਵਿਚੋਂ ਨਿਕਲਦੇ ਹੋਏ ਖੱਦਰ ਭੰਡਾਰ ਰੋਡ ਤੱਕ, ਫਿਰ ਉੱਕਤ ਰੋਡ ਤੋਂ ਸਬਜ਼ੀ ਮੰਡੀ ਵੱਲ ਨੂੰ ਚਲਦੇ ਹੋਏ ਪੋਸਟ ਆਫਿਸ ਰੋਡ

ਤੱਕ; ਫਿਰ ਉੱਕਤ ਰੋਡ ਨਾਲ ਚੱਲਦੇ ਹੋਏ ਮੋਹਨ ਰੋਡੀਓ ਤੱਕ; ਫਿਰ ਉੱਕਤ ਸਥਾਨ ਤੋਂ ਸੜਕ ਪਾਰ ਕਰਦੇ ਹੋਏ ਅਵਿਨਾਸ ਗਾਂਧੀ ਵਾਲੀ ਗਲੀ ਤੱਕ; ਫਿਰ ਉੱਕਤ ਗਲੀ ਨਾਲ ਚੱਲਦੇ ਹੋਏ ਪਾਣੀ ਵਾਲੀ ਮੋਟਰ ਮੁੱਹਲਾ ਜਲੋਟਿਆ ਤੱਕ ਫਿਰ ਉੱਕਤ ਰੋਡ ਨਾਲ ਚੱਲਦੇ ਹੋਏ ਸੁਸ਼ੀਲ ਢੀਂਗਰਾ ਦੀ ਦੁਕਾਨ ਤੱਕ; ਫਿਰ ਉੱਕਤ ਗਲੀ ਨਾਲ ਚਲਦੇ ਗੁਗਾ ਸਾਈ ਮੰਦਰ ਵਾਲੇ ਚੌਂਕ ਤੱਕ; ਫਿਰ ਉੱਕਤ ਚੌਂਕ ਤੋਂ ਸ਼ਿਤੌਸ਼ ਬਿਊਟੀ ਪਾਰਲਰ ਤੱਕ; ਫਿਰ ਉੱਕਤ ਰੋਡ ਨਾਲ ਚਲਦੇ ਹੋਏ ਬਿਸਕੁਟ ਵਾਲੀ ਬੇਕਰੀ ਤੋਂ ਨਿਕਲਦੇ ਹੋਏ ਰਾਘਵ ਜਿਉਲਰਜ਼ ਦੀ ਦੁਕਾਨ ਦੀ ਬੈਕ ਸਾਈਡ ਵਾਲੀ ਗਲੀ ਤੋਂ ਚਲਦੇ ਹੋਏ ਸੁਨੀਲ ਟੰਡਨ ਦੇ ਹਸਪਤਾਲ ਦੇ ਸਾਹਮਣੇ ਹੁੰਦੇ ਹੋਏ ਪੋਸਟ ਆਫਿਸ ਰੋਡ ਤੱਕ; ਫਿਰ ਉੱਕਤ ਰੋਡ ਪਾਰ ਕਰਕੇ ਕੈਨਰਾ ਬੈਂਕ; ਫਿਰ ਉੱਕਤ ਰੋਡ ਨਾਲ ਚਲਦੇ ਹੋਏ ਅੰਬੇਡਕਰ ਚੌਂਕ ਤੱਕ ਭਾਵ ਜਿਥੇ ਆਰੰਭ ਕੀਤਾ ਸੀ।

ਵਾਰਡ ਨੰ:- 6 (ਅਨੁਸੂਚਿਤ ਜਾਤੀ ਦੇ ਮੈਂਬਰਾਂ ਲਈ ਰਾਖਵਾਂ)

ਪੁਰਾਣਾ ਰਾਧਾ ਸਵਾਮੀ ਸਤਸੰਗ ਘਰ ਦੇ ਸਾਹਮਣੇ ਖੱਦਰ ਭੰਡਾਰ ਵਾਲੀ ਰੋਡ ਦੇ ਨਾਲ ਚਲਦੇ ਹੋਏ ਬਾਬਾ ਦਰਸ਼ੀ ਵਾਲੀ ਰੋਡ ਤੱਕ; ਫਿਰ ਉੱਕਤ ਰੋਡ ਨਾਲ ਚਲਦੇ ਹੋਏ ਬੋਬੀ ਲਾਈਟ ਦੇ ਘਰ ਤੱਕ; ਉੱਕਤ ਗਲੀ ਨਾਲ ਚਲਦੇ ਹੋਏ ਪ੍ਰਦੀਪ ਠੇਕੇਦਾਰ ਦੇ ਘਰ ਵਾਲੀ ਗਲੀ ਤੱਕ; ਫਿਰ ਉੱਕਤ ਗਲੀ ਦੇ ਨਾਲ ਚਲਦੇ ਹੋਏ ਦਰਸ਼ੀ ਵਾਲੀ ਤੱਕ; ਫਿਰ ਉੱਕਤ ਗਲੀ ਨਾਲ ਚਲਦੇ ਹੋਏ ਪੀਰ ਦੀ ਜਗ੍ਹਾ ਤੱਕ; ਫਿਰ ਉੱਕਤ ਗਲੀ ਨਾਲ ਚਲਦੇ ਹੋਏ ਬਲਦੀਪ ਉਰਫ ਬੰਟੀ ਵਾਲੀ ਗਲੀ ਦੇ ਅੰਦਰੋਂ ਨਿਕਲਦੇ ਹੋਏ ਜੈਨ ਦੇ ਘਰ ਤੱਕ; ਫਿਰ ਉੱਕਤ ਸਥਾਨ ਤੋਂ ਚਲਦੇ ਹੋਏ ਜਸਪਾਲ ਬੈਂਕ ਵਾਲੇ ਦੀ ਗਲੀ ਤੱਕ; ਫਿਰ ਉੱਕਤ ਗਲੀ ਨਾਲ ਚਲਦੇ ਹੋਏ ਲਾਲ ਸਿੰਘ ਖੇਹਰਾ ਵਾਲੀ ਗਲੀ ਤੱਕ; ਫਿਰ ਉੱਕਤ ਗਲੀ ਨਾਲ ਚਲਦੇ ਹੋਏ ਸਤਸੰਗ ਭਵਨ ਵਾਲੀ ਸੜਕ ਪਾਰ ਕਰਕੇ ਸੜਕ ਦੇ ਨਾਲ ਨਾਲ ਚਲਦੇ ਹੋਏ ਫੋਟੋਗ੍ਰਾਫਰ ਵਾਲੀ ਗਲੀ ਦੇ ਅੰਦਰ ਹੁੰਦੇ ਹੋਏ ਮਲਾਵਾ ਰਾਮ ਸਕੂਲ ਤੋਂ ਬਾਹਰ ਆ ਕੇ ਫਿਰ ਮੇਨ ਸਤਸੰਗ ਭਵਨ ਵਾਲੀ ਸੜਕ ਨਾਲ ਮਿਲਦੇ ਹੋਏ ਮਹਿਤਪੁਰ ਬਾਈਪਾਸ ਰੋਡ; ਫਿਰ ਉੱਕਤ ਰੋਡ ਨਾਲ ਚਲਦੇ ਹੋਏ ਸੜਕ ਪਾਰ ਕਰਕੇ ਚਨਨ ਸਿੰਘ ਲੰਬੜਦਾਰ ਦੇ ਘਰ ਵਾਲੀ ਗਲੀ; ਫਿਰ ਉੱਕਤ ਗਲੀ ਨਾਲ ਚਲਦੇ ਹੋਏ ਮੁਹੱਲਾ ਸਰਾਂ; ਫਿਰ ਮੁਹੱਲਾ ਸਰਾਂ ਵਾਲੀ ਗਲੀ ਤੋਂ ਚਲਦੇ ਹੋਏ ਮਹਿਤਪੁਰ ਰੋਡ ਬਾਈਪਾਸ ਪਾਰ ਕਰਕੇ ਰਹਿਮਾਨਪੁਰਾ ਤੋਂ ਸੁੰਦਰ ਨਗਰ ਵਾਲੀ ਰੋਡ ਨਾਲ ਚਲਦੇ ਹੋਏ ਕਬਰਸਤਾਨ ਵਾਲੀ ਗਲੀ ਤੋਂ ਹੁੰਦੇ ਹੋਏ ਸਤਸੰਗ ਭਵਨ ਵਾਲੀ ਰੋਡ ਤੋਂ ਪੁਰਾਣਾ ਰਾਧਾ ਸੁਵਾਮੀ ਸਤਸੰਗ ਘਰ ਦੇ ਸਾਹਮਣੇ ਖੱਦਰ ਭੰਡਾਰ ਵਾਲੀ ਰੋਡ ਤੱਕ ਭਾਵ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ:- 7 (ਅਨੁਸੂਚਿਤ ਜਾਤੀ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਨੂਰਮਹਿਲ ਰੋਡ ਓਕਾਰ ਸਿਨੇਮਾ ਤੋਂ ਚਲਦੇ ਹੋਏ ਐਸ.ਡੀ.ਐਮ ਕੋਰਟ ਵੱਲ ਨੂੰ ਚਲਦੇ ਹੋਏ ਮਹਿਤਪੁਰ ਬਾਈਪਾਸ ਰੋਡ ਤੱਕ; ਫਿਰ ਉੱਕਤ ਰੋਡ ਨਾਲ ਚਲਦੇ ਹੋਏ ਗੁਰਦੁਆਰਾ ਸਾਹਿਬ ਰੋਡਵਾ ਤੱਕ; ਫਿਰ ਉੱਕਤ ਗੁਰਦੁਆਰਾ ਸਾਹਿਬ ਤੋਂ ਨਗਰ ਕੌਂਸਲ ਦੀ ਪੂਰਬੀ ਹੱਦ ਵੱਲ ਨੂੰ ਚਲਦੇ ਹੋਏ; ਉੱਕਤ ਹੱਦ ਨਾਲ ਚਲਦੇ ਹੋਏ ਰੇਲਵੇ ਲਾਈਨਾ ਤੱਕ; ਫਿਰ ਉੱਕਤ ਲਾਈਨਾ ਦੇ ਨਾਲ ਨਾਲ ਚਲਦੇ ਹੋਏ ਪ੍ਰੀਤ ਸੀਮੇਂਟ ਸਟੋਰ ਦੇ ਨਾਲ ਨਾਲ ਚਲਦੇ ਹੋਏ ਬਾਜੀਗਰ ਮੁੱਹਲੇ ਵਾਲੇ ਰੋਡ ਤੱਕ; ਫਿਰ ਉੱਕਤ ਰੋਡ ਨਾਲ ਚਲਦੇ ਹੋਏ ਗੁਰੂ ਰਵਿਦਾਸ ਮੰਦਰ ਵਾਲੀ ਗਲੀ ਅੰਦਰੋਂ ਹੁੰਦੇ ਹੋਏ ਬਾਜੀਗਰ ਮੁੱਹਲੇ ਦੇ ਅੰਦਰੋਂ ਨਿਕਲਦੇ ਹੋਏ ਪੁਰਾਣੀ ਚੰਨਨ ਸਿੰਘ ਲੰਬੜਦਾਰ ਵਾਲੀ ਗਲੀ ਵਿਚੋਂ ਨਿਕਲਦੇ ਹੋਏ ਮਹਿਤਪੁਰ ਬਾਈਪਾਸ ਰੋਡ ਤੱਕ; ਫਿਰ ਉੱਕਤ ਰੋਡ ਨਾਲ ਚਲਦੇ ਹੋਏ ਪੁਰਾਣੀ ਚੁੰਗੀ ਵਾਲੀ ਰੋਡ ਤੱਕ; ਫਿਰ ਉੱਕਤ ਰੋਡ ਨਾਲ ਚਲਦੇ ਹੋਏ ਮਲਾਵਾ ਰਾਮ ਸਕੂਲ ਵਾਲੀ ਗਲੀ ਵਿਚੋਂ ਨਿਕਲਦੇ ਹੋਏ ਫੋਟੋਗ੍ਰਾਫ ਵਾਲੀ ਦੁਕਾਨ ਤੱਕ ਫਿਰ ਉੱਕਤ ਰੋਡ ਨਾਲ ਚਲਦੇ ਹੋਏ ਸਤਸੰਗ ਭਵਨ ਵਾਲੀ ਰੋਡ ਤੱਕ; ਫਿਰ ਉੱਕਤ ਰੋਡ ਚਲਦੇ ਹੋਏ ਜਿਮੀ ਪੈਲੇਸ ਦੇ ਸਾਹਮਣੇ ਤੋਂ ਹੁੰਦੇ ਹੋਏ ਲਾਲ ਸਿੰਘ ਖੇਹਰਾ ਵਕੀਲ ਦੀ ਗਲੀ ਵਿਚੋਂ ਹੁੰਦੇ ਹੋਏ ਜਸਪਾਲ ਸਿੰਘ ਬੈਂਕ ਵਾਲੇ ਵਾਲੀ ਗਲੀ ਤੱਕ; ਫਿਰ ਉੱਕਤ ਗਲੀ ਵਿਚੋਂ ਨਿਕਲਦੇ ਹੋਏ ਜੈਨ ਦੇ ਘਰ ਦੇ ਸਾਹਮਣੇ ਤੋਂ ਨਿਕਲਦੇ ਹੋਏ ਬਲਦੀਪ ਵਾਲੀ ਗਲੀ ਵਿਚੋਂ ਨਿਕਲਦੇ ਹੋਏ ਪੀਰਾ ਦੀ ਜਗ੍ਹਾ ਵੱਲ; ਫਿਰ ਉੱਕਤ ਗਲੀ ਤੋਂ ਦਰਸ਼ੀ ਦੇ ਪਾਰਕ ਦੇ ਪਿਛੋਂ ਦੇ ਹੁੰਦੇ ਹੋਏ ਬੋਬੀ ਲਾਈਟ ਵਾਲੇ ਦੀ ਗਲੀ ਤੋਂ ਬਾਹਰ ਨਿਕਲਦੇ ਹੋਏ ਸਟੇਟ ਸਕੂਲ ਵਾਲੀ ਰੋਡ ਤੱਕ; ਫਿਰ ਉੱਕਤ ਰੋਡ ਨਾਲ ਚਲਦੇ ਹੋਏ ਰਜਿੰਦਰ ਸਿੰਘ ਵਾਲੀ ਗਲੀ; ਫਿਰ ਉੱਕਤ ਗਲੀ ਨਾਲ ਚਲਦੇ ਹੋਏ ਨੂਰਮਹਿਲ ਰੋਡ ਓਕਾਰ ਸਿਨੇਮਾ ਤੱਕ ਭਾਵ ਜਿਥੋਂ ਆਰੰਭ ਕੀਤਾ ਸੀ।

ਵਾਰਡ :- 8 (ਪਛੜੀ ਸ਼੍ਰੇਣੀ ਦੇ ਮੈਂਬਰਾਂ ਲਈ ਰਾਖਵਾਂ)

ਰੇਲਵੇ ਰੋਡ ਨਿਊ ਪੁਰੇਵਾਲ ਕਲੋਨੀ ਵਾਲੇ ਰੋਡ ਤੋਂ ਸ਼ੁਰੂ ਕਰਦੇ ਹੋਏ ਸ਼ਿਵ ਮੰਦਰ ਵਾਲੀ ਗਲੀ ਤੱਕ; ਫਿਰ ਉੱਕਤ ਗਲੀ ਨਾਲ ਚਲਦੇ ਹੋਏ ਬਾਬਾ ਬਾਲਿਕ ਨਾਥ ਮੰਦਰ ਵਾਲੀ ਗਲੀ ਤੱਕ; ਫਿਰ ਉੱਕਤ ਗਲੀ ਨਾਲ ਚਲਦੇ ਹੋਏ ਰਹਿਮਾਨਪੁਰਾ ਰੋਡ ਤੱਕ; ਫਿਰ

ਉੱਕਤ ਰੋਡ ਨਾਲ ਚਲਦੇ ਹੋਏ ਮਹਿਤਪੁਰ ਬਾਈਪਾਸ ਰੋਡ ਤੱਕ; ਫਿਰ ਉੱਕਤ ਰੋਡ ਪਾਰ ਕਰਦੇ ਹੋਏ ਮੁਹੱਲਾ ਸਰ੍ਹਾਂ ਵਾਲੀ ਗਲੀ; ਫਿਰ ਉੱਕਤ ਗਲੀ ਨਾਲ ਚਲਦੇ ਹੋਏ; ਮੁਹੱਲਾ ਬਾਜੀਗਰ ਵਾਲੀ ਗਲੀ ਤੱਕ; ਫਿਰ ਉੱਕਤ ਗਲੀ ਨਾਲ ਚਲਦੇ ਹੋਏ ਨਵੀਂ ਕਲੋਨੀ ਵਾਲੀ ਗਲੀ ਤੱਕ; ਫਿਰ ਉੱਕਤ ਗਲੀ ਨਾਲ ਚਲਦੇ ਹੋਏ ਨਵੀਂ ਆਬਾਦੀ ਤੋਂ ਮਹਿਤਪੁਰ ਰੋਡ ਵਾਲੀ ਸੜਕ ਨਾਲ ਚਲਦੇ ਹੋਏ ਮੁਹੱਲਾ ਸਰ੍ਹਾਂ ਤੱਕ; ਫਿਰ ਉੱਕਤ ਮੁਹੱਲੇ ਦੇ ਨਾਲ ਰੇਲਵੇ ਲਾਈਨ ਤੱਕ ਫਿਰ ਰੇਲਵੇ ਲਾਈਨ ਦੇ ਨਾਲ ਨਾਲ ਚਲਦੇ ਹੋਏ ਲਾਈਏ ਵਾਲ ਰੋਡ ਤੱਕ, ਫਿਰ ਉੱਕਤ ਰੋਡ ਨਾਲ ਚਲਦੇ ਮਹਿਤਪੁਰ ਰੋਡ ਤੱਕ, ਫਿਰ ਉੱਕਤ ਰੋਡ ਨਾਲ ਚਲਦੇ ਹੋਏ ਬਿਰਧ ਆਸ਼ਰਮ ਤੱਕ, ਫਿਰ ਉੱਕਤ ਗਲੀ ਨਾਲ ਚਲਦੇ ਹੋਏ ਸੜਕ ਪਾਰ ਕਰਦੇ ਹੋਏ ਏਵਨ ਰੀਡਿਓ ਵਾਲੀ ਗਲੀ ਵਿਚੋਂ ਹੁੰਦੇ ਹੋਏ; ਫਿਰ ਉੱਕਤ ਗਲੀ ਨਾਲ ਚਲਦੇ ਹੋਏ ਪੰਡੋਰੀ ਰੋਡ ਤੱਕ, ਫਿਰ ਉੱਕਤ ਰੋਡ ਨਾਲ ਚਲਦੇ ਹੋਏ ਕੱਤੀ ਵਾਲਿਆ ਦੇ ਖੂਹ ਤੱਕ, ਫਿਰ ਉੱਕਤ ਰੋਡ ਨਾਲ ਚਲਦੇ ਹੋਏ ਰੇਲਵੇ ਰੋਡ ਨਿਊ ਪੁਰੇਵਾਲ ਕਲੋਨੀ ਰੋਡ ਤੱਕ, ਭਾਵ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 9 (ਅਨੁਸੂਚਿਤ ਜਾਤੀ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਰੇਲਵੇ ਕਾਰਸਿੰਗ ਦੇ ਦੱਖਣ ਵਾਲੀ ਸਾਈਡ ਰੇਲਵੇ ਲਾਈਨ ਦੇ ਨਾਲ ਨਾਲ ਚਲਦੇ ਹੋਏ ਨਗਰ ਕੌਂਸਲ ਨਕੋਦਰ ਦੀ ਪੂਰਬੀ ਹੱਦ ਤੱਕ, ਫਿਰ ਉੱਕਤ ਨਾਲ ਚਲਦੇ ਹੋਏ ਪੁਰਵ ਦੱਖਣੀ ਹੱਦ ਤੱਕ, ਫਿਰ ਉੱਕਤ ਹੱਦ ਨਾਲ ਚਲਦੇ ਹੋਏ ਪੱਛਮ ਵੱਲ ਨੂੰ ਚਲਦੇ ਹੋਏ ਡਾ. ਅੰਬੇਦਕਰ ਨਗਰ ਵਿੱਚੋਂ ਲੰਘਦੇ ਹੋਏ ਦੱਖਣ ਵਾਲੀ ਹੱਦ ਦੇ ਨਾਲ ਨਾਲ ਚਲਦੇ ਹੋਏ ਮੁਹੱਲਾ ਰਵੀਦਾਸਪੁਰਾ, ਮਹਿਤਪੁਰ ਰੋਡ ਤੱਕ, ਫਿਰ ਉੱਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਦੱਖਣੀ ਹੱਦ ਤੱਕ ਫਿਰ ਡਾ. ਅੰਬੇਦਕਰ ਭਵਨ ਦੇ ਸਾਹਮਣੇ ਤੋਂ ਹੁੰਦੇ ਹੋਏ ਰੇਲਵੇ ਕਾਰਸਿੰਗ ਤੱਕ ਭਾਵ ਜਿਥੋਂ ਸ਼ੁਰੂ ਕੀਤਾ ਸੀ।

ਵਾਰਡ : 10 (ਅਨੁਸੂਚਿਤ ਜਾਤੀ ਦੇ ਮੈਂਬਰਾਂ ਲਈ ਰਾਖਵਾਂ)

ਲਾਈਏਵਾਲ ਰੇਲਵੇ ਕਾਰਸਿੰਗ ਤੋਂ ਸ਼ੁਰੂ ਕਰਦੇ ਹੋਏ ਗੁਰੂਦੁਆਰਾ ਸਾਹਿਬ ਮੁਹੱਲਾ ਗੋਂਸ ਤੱਕ, ਫਿਰ ਗੁਰੂਦੁਆਰਾ ਸਾਹਿਬ ਤੋਂ ਚਲਦੇ ਹੋਏ ਰੇਲਵੇ ਰੋਡ ਵੱਲ ਨੂੰ ਚਲਦੇ ਹੋਏ ਟੀ-ਸਟਾਲ ਵਾਲੀ ਗਲੀ ਤੋਂ ਅਜੀਤ ਸਿੰਘ ਵਾਲੀ ਗਲੀ ਤੱਕ ਫਿਰ ਗਲੀ ਨਾਲ ਚਲਦੇ ਹੋਏ ਕਾਲਾ ਸਿੰਘ ਵਾਲੀ ਗਲੀ ਤੋਂ ਬਾਹਰ ਨਿਕਲਦੇ ਹੋਏ ਥਾਣੇਦਾਰ ਬਲਵਿੰਦਰ ਸਿੰਘ ਦੇ ਮਕਾਨ ਵਾਲੀ ਗਲੀ ਤੱਕ, ਫਿਰ ਉੱਕਤ ਗਲੀ ਨਾਲ ਚਲਦੇ ਹੋਏ ਰੇਲਵੇ ਰੋਡ, ਫਿਰ ਉੱਕਤ ਰੋਡ ਨਾਲ ਚਲਦੇ ਹੋਏ ਕਪਾਨੀਆਂ ਫਰਨੀਚਰ ਤੱਕ, ਫਿਰ ਉੱਕਤ ਰੋਡ ਨਾਲ ਚਲਦੇ ਹੋਏ ਪੰਡੋਰੀ ਰੋਡ ਕੱਚੇ ਰਸਤੇ ਤੱਕ, ਫਿਰ ਉੱਕਤ ਰੋਡ ਨਾਲ ਚਲਦੇ ਹੋਏ ਮੁਹੱਲਾ ਖਹਿਰਾਂ ਵਾਲੀ ਗਲੀ ਤੱਕ, ਫਿਰ ਉੱਕਤ ਗਲੀ ਨਾਲ ਚਲਦੇ ਹੋਏ ਏਵਨ ਰੀਡਿਓ ਦੀ ਦੁਕਾਨ ਤੱਕ ਫਿਰ ਮਹਿਤਪੁਰ ਰੋਡ ਦੇ ਨਾਲ ਨਾਲ ਚਲਦੇ ਹੋਏ ਰੇਲਵੇ ਕਾਰਸਿੰਗ ਪਾਰ ਕਰਕੇ ਮੁਹੱਲਾ ਰਵੀਦਾਸਪੁਰਾ ਦੀ ਦੱਖਣੀ ਹੱਦ ਤੱਕ ਫਿਰ ਨਗਰ ਕੌਂਸਲ ਦੀ ਹੱਦ ਦੇ ਨਾਲ ਪੱਛਮੀ ਪਾਸੇ ਵੱਲ ਚਲਦੇ ਹੋਏ ਪੰਡੋਰੀ ਰੋਡ ਤੱਕ ਫਿਰ ਉੱਕਤ ਰੋਡ ਨਾਲ ਚਲਦੇ ਹੋਏ ਲਾਈਏਵਾਲ ਰੇਲਵੇ ਕਾਰਸਿੰਗ ਤੱਕ ਭਾਵ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ : 11

ਰੇਲਵੇ ਰੋਡ ਵਿਨੈ ਧੀਰ ਸ਼ੇਰੂਮ ਤੋਂ ਸ਼ੁਰੂ ਕਰਦੇ ਹੋਏ ਸੁੰਦਰ ਨਗਰ ਰੋਡ ਤੱਕ, ਫਿਰ ਉੱਕਤ ਗਲੀ ਨਾਲ ਚਲਦੇ ਹੋਏ 711 ਨੰ: ਵਾਲੀ ਗਲੀ ਤੱਕ ਫਿਰ ਉੱਕਤ ਗਲੀ ਨਾਲ ਚਲਦੇ ਹੋਏ ਗਿੱਲ ਨਿਵਾਸ ਵਾਲੀ ਗਲੀ ਤੱਕ, ਫਿਰ ਉੱਕਤ ਗਲੀ ਨਾਲ ਚਲਦੇ ਰਮੇਸ਼ ਕੁਮਾਰ ਵਾਲੀ ਗਲੀ ਵਿਚੋਂ ਨਿਕਲਦੇ ਹੋਏ ਲਾਲ ਬਾਦਸ਼ਾਹ ਰੋਡ ਤੱਕ, ਫਿਰ ਉੱਕਤ ਰੋਡ ਨਾਲ ਚਲਦੇ ਹੋਏ ਲੁਭਾਏ ਵਾਲੀ ਗਲੀ ਤੱਕ, ਫਿਰ ਉੱਕਤ ਗਲੀ ਨਾਲ ਚਲਦੇ ਹੋਏ ਸੁੰਦਰ ਨਗਰ ਤੋਂ ਰਹਿਮਾਨਪੁਰਾ ਰੋਡ ਤੱਕ, ਫਿਰ ਉੱਕਤ ਰੋਡ ਨਾਲ ਚਲਦੇ ਹੋਏ ਬਾਬਾ ਬਾਲਿਕ ਨਾਥ ਮੰਦਰ ਵਾਲੀ ਗਲੀ ਤੱਕ, ਫਿਰ ਉੱਕਤ ਰੋਡ ਨਾਲ ਚਲਦੇ ਹੋਏ ਸ਼ਿਵ ਮੰਦਰ ਵਾਲੀ ਗਲੀ ਤੱਕ, ਫਿਰ ਉੱਕਤ ਗਲੀ ਨਾਲ ਚਲਦੇ ਹੋਏ ਪੁਰੇਵਾਲ ਕਲੋਨੀ ਵਾਲੀ ਰੋਡ ਤੱਕ, ਫਿਰ ਉੱਕਤ ਰੋਡ ਨਾਲ ਚਲਦੇ ਹੋਏ ਰੇਲਵੇ ਰੋਡ ਤੱਕ, ਫਿਰ ਉੱਕਤ ਰੋਡ ਨਾਲ ਚਲਦੇ ਹੋਏ ਨਿਊ ਸੋਬਤੀ ਆਇਰਨ ਸਟੋਰ ਤੱਕ, ਫਿਰ ਉੱਕਤ ਰੋਡ ਨਾਲ ਚਲਦੇ ਹੋਏ ਪਾਣੀ ਵਾਲੀ ਚੱਕੀ ਵੱਲ ਨੂੰ ਚਲਦੇ ਹੋਏ ਰੇਲਵੇ ਰੋਡ ਵਿਨੈ ਧੀਰ ਦੇ ਸ਼ੇਰੂਮ ਤੱਕ ਭਾਵ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 12 (ਅਨੁਸੂਚਿਤ ਜਾਤੀ ਦੇ ਮੈਂਬਰਾਂ ਲਈ ਰਾਖਵਾਂ)

ਸਬਜੀ ਮੰਡੀ ਰੋਡ ਅਤੇ ਰਾਧਾ ਸੁਆਮੀ ਸਤਸੰਗ ਭਵਨ ਰੋਡ ਦੇ ਮਿਲਾਣ ਦੇ ਸਥਾਨ ਤੋਂ ਆਰੰਭ ਕਰਕੇ ਰਾਧਾ ਸੁਆਮੀ ਸਤਸੰਗ ਭਵਨ ਰੋਡ ਨਾਲ ਚਲਦੇ ਹੋਏ ਗਲੀ ਰਮੇਸ਼ ਕੁਮਾਰ ਤੱਕ, ਫਿਰ ਉੱਕਤ ਗਲੀ ਨਾਲ ਚਲਦੇ ਹੋਏ ਗਲੀ ਦੇ ਮਕਾਨ ਤੱਕ, ਫਿਰ ਉੱਕਤ ਮਕਾਨ ਤੋਂ ਚਲਦੇ ਹੋਏ ਗਲੀ ਵਰਿੰਦਰ ਪੁਰੀ ਤੱਕ, ਫਿਰ ਉੱਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਸਰਕੂਲਰ ਰੋਡ

(ਐਮ.ਆਰ.ਫਰਨੀਚਰ ਵੱਲ ਨੂੰ) ਤੱਕ, ਫਿਰ ਉੱਕਤ ਰੋਡ ਨਾਲ ਚਲਦੇ ਸਬਜੀ ਮੰਡੀ ਤੱਕ, ਫਿਰ ਉੱਕਤ ਰੋਡ ਨਾਲ ਚਲਦੇ ਹੋਏ ਰਾਧਾ ਸੁਆਮੀ ਸਤਸੰਗ ਭਵਨ ਰੋਡ ਤੱਕ ਭਾਵ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 13 (ਇਸਤਰੀ ਮੈਂਬਰਾਂ ਲਈ ਰਾਖਵਾਂ)

ਮਾਲੜੀ ਗੇਟ ਬਾਜ਼ਾਰ ਲਲਿਤ ਸਟੂਡਿਓ ਤੋਂ ਚਲਦੇ ਹੋਏ ਕਪਾਨੀਆਂ ਮੁਹੱਲਾ ਵਾਲੀ ਗਲੀ ਤੱਕ, ਫਿਰ ਉੱਕਤ ਗਲੀ ਨਾਲ ਚਲਦੇ ਸੁਸ਼ੀਲ ਢੀਂਗਰਾ ਦੇ ਮਕਾਨ ਵਾਲੀ ਗਲੀ ਤੱਕ, ਫਿਰ ਉੱਕਤ ਗਲੀ ਨਾਲ ਚਲਦੇ ਹੋਏ ਰਾਕੇਸ਼ ਟੰਡਨ ਦੇ ਮਕਾਨ ਤੱਕ ਫਿਰ ਉੱਕਤ ਨਾਲ ਚਲਦੇ ਹੋਏ ਪੋਸਟ ਆਫਿਸ ਰੋਡ ਤੱਕ, ਫਿਰ ਉੱਕਤ ਰੋਡ ਨਾਲ ਚਲਦੇ ਹੋਏ ਕੋਹਲੀ ਕੰਪਲੈਕਸ ਦੇ ਸਾਹਮਣੇ ਹੁੰਦੇ ਹੋਏ ਸਬਜੀ ਮੰਡੀ ਤੱਕ, ਫਿਰ ਸਬਜੀ ਮੰਡੀ ਤੋਂ ਚਲਦੇ ਹੋਏ ਮੇਨ ਡਾਕਖਾਣੇ ਦੇ ਸਾਹਮਣੇ ਹੁੰਦੇ ਹੋਏ ਅੱਡਾ ਮਹਿਤਪੁਰ ਸੁਰਿੰਦਰ ਸਿੰਘ ਦੀ ਦੁਕਾਨ ਤੱਕ, ਫਿਰ ਉੱਕਤ ਰੋਡ ਨਾਲ ਚੱਲਦੇ ਹੋਏ ਮੁਹੱਲਾ ਗੋਂਸ ਵਾਲੀ ਗਲੀ, ਫਿਰ ਉੱਕਤ ਗਲੀ ਵਿਚੋਂ ਨਿਕਲਦੇ ਹੋਏ ਭਗਤ ਕਬੀਰ ਮੰਦਰ ਵਾਲੀ ਗਲੀ ਦੇ ਸਾਹਮਣੇ ਤੋਂ ਹੁੰਦੇ ਹੋਏ ਅੱਡਾ ਮਹਿਤਪੁਰ, ਫਿਰ ਉੱਕਤ ਗਲੀ ਨਾਲ ਚਲਦੇ ਹੋਏ ਮੁਹੱਲਾ ਭਾਟੀਆ ਵਾਲੀ ਗਲੀ, ਫਿਰ ਉੱਕਤ ਗਲੀ ਨਾਲ ਚਲਦੇ ਹੋਏ ਬਾਬਾ ਮਲਿਕ ਬਾਜ਼ਾਰ ਗਲੀ ਤੋਂ ਸਰਾਫਾ ਬਾਜ਼ਾਰ, ਫਿਰ ਉੱਕਤ ਰੋਡ ਨਾਲ ਚਲਦੇ ਹੋਏ ਬਾਵਾ ਅਟੈਚੀ ਦੇ ਸਾਹਮਣੇ ਹੁੰਦੇ ਹੋਏ ਪੁਜਾਰਾ ਗਾਰਮੈਂਟ ਤੱਕ, ਫਿਰ ਉੱਕਤ ਗਲੀ ਨਾਲ ਚਲਦੇ ਹੋਏ ਵਿਜੈ ਕਰੋਕਰੀ ਤੋਂ ਲਲਿਤ ਸਟੂਡਿਓ ਤੱਕ ਭਾਵ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 14

ਹਸਪਤਾਲ ਰੋਡ ਅਤੇ ਟੰਡਨ ਸੁਵੀਟ ਸ਼ਾਪ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਟੰਡਨ ਸੁਵੀਟ ਸ਼ਾਪ ਨਾਲ ਚਲਦੇ ਹੋਏ ਸਰਾਫਾ ਬਾਜ਼ਾਰ ਤੱਕ, ਫਿਰ ਉੱਕਤ ਬਾਜ਼ਾਰ ਨਾਲ ਚਲਦੇ ਹੋਏ ਤਹਿਸੀਲ ਬਾਜ਼ਾਰ ਤੱਕ, ਫਿਰ ਤਹਿਸੀਲ ਬਾਜ਼ਾਰ ਨਾਲ ਚਲਦੇ ਹੋਏ ਗਲੀ ਭਗੀਰਥ ਵਾਲੀ ਤੱਕ, ਫਿਰ ਉੱਕਤ ਗਲੀ ਨਾਲ ਚਲਦੇ ਹੋਏ ਮੁਹੱਲਾ ਭੱਲਿਆ ਤੱਕ, ਫਿਰ ਉੱਕਤ ਗਲੀ ਨਾਲ ਚਲਦੇ ਹੋਏ ਦੱਖਣੀ ਚੌਂਕ ਤੱਕ, ਫਿਰ ਉੱਕਤ ਚੌਂਕ ਤੋਂ ਹੁੰਦੇ ਹੋਏ ਚੌਂਕੀ ਤੱਕ, ਫਿਰ ਉੱਕਤ ਚੌਂਕੀ ਤੋਂ ਅੰਦਰ ਗਲੀ ਅੰਦਰੋਂ ਹੁੰਦੇ ਹੋਏ ਬਿੱਲਾ ਕਰਿਆਣਾ ਵਾਲੀ ਤੱਕ, ਫਿਰ ਚੌਪੜਾ ਦੇ ਘਰ ਦੇ ਮੋਹਰੇ ਦੀ ਹੁੰਦੇ ਹੋਏ ਸੰਧੂ ਡਾਕਟਰ ਦੇ ਸਾਹਮਣੇ ਹਸਪਤਾਲ ਰੋਡ ਤੱਕ ਫਿਰ ਉੱਕਤ ਰੋਡ ਨਾਲ ਚਲਦੇ ਹੋਏ ਟੰਡਨ ਸੁਵੀਟ ਸ਼ਾਪ ਭਾਵ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 15 (ਇਸਤਰੀ ਮੈਂਬਰਾਂ ਲਈ ਰਾਖਵਾਂ)

ਕਪੂਰਥਲਾ ਰੋਡ ਅਤੇ ਪੀਮਾਨ ਦੱਖਣੀ ਚੌਂਕ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਦੇ ਹੋਏ ਮੁਹੱਲਾ ਭਲਿਆ ਤੱਕ ਫਿਰ ਉੱਕਤ ਗਲੀ ਨਾਲ ਚਲਦੇ ਹੋਏ ਭਗੀਰਥ ਵਾਲੀ ਗਲੀ ਤੱਕ, ਫਿਰ ਉੱਕਤ ਗਲੀ ਨਾਲ ਚਲਦੇ ਹੋਏ ਯਸ਼ਪਾਲ ਐਮ.ਸੀ ਵਾਲੀ ਗਲੀ ਤੱਕ, ਫਿਰ ਉੱਕਤ ਗਲੀ ਨਾਲ ਚਲਦੇ ਹੋਏ ਮੁਹੱਲਾ ਪੀਰਾਂ ਵਾਲੀ ਗਲੀ ਤੱਕ, ਫਿਰ ਗਲੀ ਨਾਲ ਚਲਦੇ ਹੋਏ ਮੁਹੱਲਾ ਬੋਗੜਾ ਤੱਕ, ਫਿਰ ਉੱਕਤ ਗਲੀ ਨਾਲ ਚਲਦੇ ਹੋਏ ਮੁਹੱਲਾ ਗੁਰੂ ਨਾਨਕ ਪੁਰਾ ਤੱਕ, ਫਿਰ ਉੱਕਤ ਗਲੀ ਨਾਲ ਚਲਦੇ ਹੋਏ ਚਾਵਲਾ ਵਾਲੀ ਗਲੀ ਤੱਕ ਫਿਰ ਉੱਕਤ ਗਲੀ ਨਾਲ ਚਲਦੇ ਹੋਏ ਲੰਬੜਦਾਰ ਗੁਰਵਿੰਦਰ ਸਿੰਘ ਵਾਲੀ ਗਲੀ ਤੱਕ, ਫਿਰ ਉੱਕਤ ਗਲੀ ਨਾਲ ਚਲਦੇ ਹੋਏ ਡਾਕਖਾਣੇ ਦੇ ਸਾਹਮਣੇ ਵਾਲੀ ਗਲੀ ਤੱਕ, ਫਿਰ ਉੱਕਤ ਗਲੀ ਨਾਲ ਚਲਦੇ ਹੋਏ ਵਾਪਿਸ ਪੀਮਾਨ ਚੌਂਕ ਤੱਕ ਭਾਵ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ:16

ਮੁਹੱਲਾ ਗੁਰੂ ਨਾਨਕ ਪੁਰਾ ਡਾਕ ਖਾਣਾ ਦੇ ਸਾਹਮਣੇ ਵਾਲੀ ਗਲੀ ਤੋਂ ਸ਼ੁਰੂ ਕਰਦੇ ਹੋਏ ਲੰਬੜਦਾਰ ਗੁਰਵਿੰਦਰ ਸਿੰਘ ਵਾਲੀ ਗਲੀ ਤੱਕ, ਫਿਰ ਉੱਕਤ ਗਲੀ ਨਾਲ ਚਲਦੇ ਹੋਏ ਚਾਵਲੇ ਵਾਲੀ ਗਲੀ ਤੱਕ, ਫਿਰ ਉੱਕਤ ਗਲੀ ਨਾਲ ਚਲਦੇ ਹੋਏ ਪੁਰਾਣੀ ਮਲਸੀਆਂ ਰੋਡ ਨਾਲ ਚਲਦੇ ਹੋਏ ਮੁਹੱਲਾ ਬੋਗੜਾ ਵਿਚੋਂ ਹੁੰਦੇ ਹੋਏ ਮੁਹੱਲਾ ਪੀਰਾਂ ਵਾਲੀ ਗਲੀ ਤੱਕ, ਫਿਰ ਉੱਕਤ ਗਲੀ ਨਾਲ ਚਲਦੇ ਹੋਏ ਜਨਤਾ ਟੈਂਟ ਹਾਊਸ ਦੇ ਮਕਾਨ ਤੱਕ ਫਿਰ ਉੱਕਤ ਗਲੀ ਨਾਲ ਚਲਦੇ ਹੋਏ ਯਸ਼ਪਾਲ ਵਾਲੀ ਗਲੀ ਤੱਕ, ਫਿਰ ਉੱਕਤ ਗਲੀ ਨਾਲ ਚਲਦੇ ਹੋਏ ਤਹਿਸੀਲ ਬਾਜ਼ਾਰ ਅਤੇ ਬਾਬਾ ਮਲਿਕ ਬਾਜ਼ਾਰ ਹੁੰਦੇ ਹੋਏ ਅੱਡਾ ਮਹਿਤਪੁਰ, ਫਿਰ ਉੱਕਤ ਗਲੀ ਨਾਲ ਚਲਦੇ ਹੋਏ ਭਗਤ ਕਬੀਰ ਮੰਦਰ ਤੱਕ, ਫਿਰ ਉੱਕਤ ਗਲੀ ਨਾਲ ਚਲਦੇ ਹੋਏ ਅੰਜੂ ਦੇਵਾ ਵਾਲੀ ਗਲੀ ਤੱਕ, ਫਿਰ ਉੱਕਤ ਗਲੀ ਨਾਲ ਚਲਦੇ ਹੋਏ ਸੁਵਿਧਾ ਸੈਂਟਰ ਵਾਲੀ ਰੋਡ ਤੱਕ, ਫਿਰ ਉੱਕਤ ਰੋਡ ਨਾਲ ਚਲਦੇ ਹੋਏ ਭਗਤ ਗਿਆਨ ਚੰਦ ਪਾਰਕ ਤੱਕ, ਫਿਰ ਪਾਰਕ ਦੇ ਨਾਲ ਚਲਦੇ ਹੋਏ ਰਘੂ ਚੌਂਕੀ ਦੇ ਸਾਹਮਣੇ ਹੁੰਦੇ ਹੋਏ ਮੇਨ ਗਲੀ ਮੁਹੱਲਾ ਬੋਗੜਾ ਤੱਕ, ਫਿਰ ਉੱਕਤ ਗਲੀ ਨਾਲ ਚਲਦੇ ਹੋਏ ਪੋਸਟ ਆਫਿਸ ਵਾਲੀ ਤੱਕ ਭਾਵ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰ: 17 (ਅਨੁਸੂਚਿਤ ਜਾਤੀ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਨਗਰ ਕੌਂਸਲ ਨਕੋਦਰ ਦੀ ਪੱਛਮੀ ਹੱਦ ਅਤੇ ਮਲਸੀਆ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਦੇ ਹੋਏ ਨਹਿਰ ਦੇ ਨਾਲ ਨਾਲ ਲਾਲ ਬਾਬਾ ਮੁਰਾਦ ਸ਼ਾਹ ਰੋਡ ਮੁਹੱਲਾ ਕਮਾਲਪੁਰਾ ਤੱਕ, ਫਿਰ ਉੱਕਤ ਰੋਡ ਨਾਲ ਚਲਦੇ ਹੋਏ ਧੀਮਾਨ ਚੌਂਕ ਤੱਕ, ਫਿਰ ਉੱਕਤ ਚੌਂਕ ਤੋਂ ਚਲਦੇ ਹੋਏ ਮੁਹੱਲਾ ਗੁਰੂਨਾਨਕ ਪੁਰਾ ਵਾਲੀ ਗਲੀ, ਫਿਰ ਉੱਕਤ ਰੋਡ ਨਾਲ ਚਲਦੇ ਹੋਏ ਛਿੰਦਰ ਪਾਲ ਬੱਗੇ ਦੇ ਮਕਾਨ ਵਾਲੀ ਗਲੀ ਤੱਕ, ਫਿਰ ਉੱਕਤ ਗਲੀ ਨਾਲ ਚਲਦੇ ਹੋਏ ਗੰਦੇ ਨਾਲੇ ਤੱਕ, ਫਿਰ ਉੱਕਤ ਗਲੀ ਨਾਲ ਚਲਦੇ ਹੋਏ ਰੇਲਵੇ ਲਾਈਨ ਲਾਈਏ ਵਾਲ ਰੋਡ ਤੱਕ, ਫਿਰ ਉੱਕਤ ਰੋਡ ਦੇ ਨਾਲ ਚਲਦੇ ਹੋਏ ਮਲਸੀਆ ਰੋਡ ਤੱਕ ਭਾਵ ਜਿਥੋਂ ਆਰੰਭ ਕੀਤਾ ਸੀ।

ਚੰਡੀਗੜ੍ਹ

ਮਿਤੀ 14 ਅਕਤੂਬਰ, 2020

ਅਜੋਏ ਕੁਮਾਰ ਸਿਨਹਾ, ਆਈ.ਏ.ਐਸ.,

ਸਕੱਤਰ ਸਥਾਨਕ ਸਰਕਾਰ ਵਿਭਾਗ ਪੰਜਾਬ।